

ਨੌਕਰੀ ਤੇ ਸਿਖਲਾਈ (Training on the Job, TOJ)

TOJ ਪ੍ਰੋਗਰਾਮ ਉਦੋਂ ਇੱਕ ਨਵੀਂ ਨੌਕਰੀ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਲਈ ਤਿਆਰ ਕੀਤਾ ਗਿਆ ਹੈ, ਜਦੋਂ ਤੁਸੀਂ ਆਪਣੇ ਹਾਦਸੇ ਤੋਂ ਪਹਿਲੇ ਵਾਲੀ ਨੌਕਰੀ ਤੇ ਵਾਪਿਸ ਨਹੀਂ ਆ ਸਕਦੇ। ਜੇ ਤੁਹਾਨੂੰ ਅਜਿਹੀ ਕੋਈ ਨੌਕਰੀ ਮਿਲਦੀ ਹੈ ਜਿਸ ਲਈ ਸਾਈਟ ਉੱਤੇ ਸਿਖਲਾਈ ਦੀ ਲੋੜ ਹੁੰਦੀ ਹੈ, ਤਾਂ ਅਸੀਂ ਤੁਹਾਡੇ ਨਵੇਂ ਨਿਯੋਜਕ ਦੇ ਨਾਲ ਨਵੀਂ ਪੋਜੀਸ਼ਨ ਲਈ ਸਿਖਲਾਈ ਦੀ ਲਾਗਤ ਸਾਂਝੀ ਕਰਾਂਗੇ।

TOJ ਪ੍ਰੋਗਰਾਮ ਵਿੱਚ ਹੋਣ ਦੌਰਾਨ, ਤੁਸੀਂ ਆਪਣੀ ਪੂਰੀ ਤਨਖਾਹ ਪ੍ਰਾਪਤ ਕਰੋਗੇ ਅਤੇ ਜਦੋਂ ਤੁਹਾਨੂੰ ਨਵੀਂ ਪੋਜੀਸ਼ਨ ਦੀ ਸੂਚਨਾ ਮਿਲਦੀ ਹੈ ਤਾਂ ਅਸੀਂ ਅਦਾ ਦਿੱਤੀ ਗਈ ਤਨਖਾਹ ਦੀ ਇੱਕ ਪ੍ਰਤੀਸ਼ਤਤਾ ਨਿਯੋਜਕ ਨੂੰ ਵਾਪਸ ਕਰੇਗਾ। ਪ੍ਰੋਗਰਾਮ ਨੌਕਰੀ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ, ਅਤੇ ਤੁਹਾਡੇ ਨਵੇਂ ਨਿਯੋਜਕ ਨੂੰ ਸਿਖਲਾਈ ਲਾਗਤਾਂ ਕਵਰ ਕਰਨ ਵਿੱਚ ਮਦਦ ਕਰਦਾ ਹੈ।

ਇੱਕ ਨਿਯੋਜਕ ਲੱਭਣਾ

ਤੁਹਾਡੀ ਨੌਕਰੀ ਦੀ ਖੋਜ ਦੌਰਾਨ, ਜੇ ਤੁਹਾਨੂੰ ਸੰਭਾਵੀ ਨਿਯੋਜਕ ਦਾ ਪਤਾ ਲੱਗਦਾ ਹੈ ਤਾਂ ਤੁਹਾਡਾ ਕੇਸ ਪ੍ਰਬੰਧਕ ਉਹਨਾਂ ਨੂੰ ਪੁੱਛ ਸਕਦਾ ਹੈ ਕਿ, ਕੀ ਉਹ TOJ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਦੇ ਹਨ। ਆਪਣੇ ਕੇਸ ਪ੍ਰਬੰਧਕ ਨਾਲ ਗੱਲ ਕਰੋ।

TOJ ਪ੍ਰੋਗਰਾਮ ਕਿੰਨੇ ਸਮੇਂ ਤੱਕ ਚਲ ਸਕਦਾ ਹੈ?

ਤੁਸੀਂ, ਤੁਹਾਡੇ ਕੇਸ ਪ੍ਰਬੰਧਕ, ਅਤੇ ਤੁਹਾਡੇ ਨਵੇਂ ਨਿਯੋਜਕ ਨਵੀਂ ਨੌਕਰੀ ਦੀਆਂ ਕੌਸ਼ਲ ਲੋੜਾਂ, ਤੁਹਾਡੇ ਬਦਲਣਯੋਗ ਕੌਸ਼ਲ ਅਤੇ ਪੂਰੀ ਤਰ੍ਹਾਂ ਇੱਕ ਉਪਯੋਗੀ ਕਰਮਚਾਰੀ ਬਣਨ ਲਈ ਨਵੇਂ ਕੌਸ਼ਲ ਸਿੱਖਣ ਲਈ ਤੁਹਾਡੇ ਲੋੜੀਂਦੇ ਸਮੇਂ ਦਾ ਮੁਲਾਂਕਣ ਕਰਕੇ ਤੁਹਾਡੇ TOJ ਪ੍ਰੋਗਰਾਮ (4 ਮਹੀਨਿਆਂ ਤੱਕ) ਦੇ ਸਮੇਂ ਨੂੰ ਨਿਰਧਾਰਿਤ ਕਰੋਗੇ।

ਫੇਰ ਕੀ ਹੋਵੇਗਾ ਜੇਕਰ ਮੈਨੂੰ TOJ ਪ੍ਰੋਗਰਾਮ ਦੇ ਦੌਰਾਨ ਦੁਬਾਰਾ ਸੱਟ ਲੱਗ ਜਾਏ?

TOJ ਪ੍ਰੋਗਰਾਮ ਰਾਹੀਂ ਰੱਖੇ ਗਏ ਵਿਅਕਤੀਆਂ ਨੂੰ WCB ਵੱਲੋਂ ਸ਼ਾਮਲ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ TOJ ਪ੍ਰੋਗਰਾਮ ਦੇ ਦੌਰਾਨ ਸੱਟ ਲੱਗੀ ਹੈ ਜਾਂ ਤੁਹਾਡੀ ਪਿਛਲੀ ਸੱਟ ਹੋਰ ਵੱਧ ਜਾਂਦੀ ਹੈ, ਤਾਂ ਦਾਅਵਾ ਲਾਗਤਾਂ ਇੰਡਸਟ੍ਰੀ ਤੇ ਲਾਗੂ ਹੁੰਦੀਆਂ ਹਨ ਅਤੇ ਤੁਹਾਡੇ ਨਵੇਂ ਨਿਯੋਜਕ ਦੇ WCB ਖਾਤੇ ਤੇ ਨਹੀਂ।

ਕੋਈ ਨਿਯੋਜਕ TOJ ਵਿੱਚ ਦਿਲਚਸਪੀ ਕਿਉਂ ਰੱਖੇਗਾ?

- ਇੱਕ ਕੁਸ਼ਲ ਰੁਜ਼ਗਾਰ ਸਮੂਹ (ਪੁਲ) ਤੱਕ ਪਹੁੰਚ।
- ਪੂਰਵ ਜਾਂਚ ਅਤੇ ਭਰਤੀ ਦਾ ਸਮਾਂ ਬਚਾਉਣਾ।
- ਸਿਖਲਾਈ ਮਿਆਦ ਦੇ ਦੌਰਾਨ ਸਿਖਲਾਈ ਲਾਗਤਾਂ/ਤਨਖਾਹਾਂ ਤੇ ਪੈਸੇ ਬਚਾਉਣਾ।
- ਕਿਸੇ ਸੱਟ ਜਾਂ ਦੁਬਾਰਾ ਸੱਟ ਲੱਗਣ ਦੀਆਂ ਲਾਗਤਾਂ ਲਈ ਨਿਯੋਜਕ ਰੱਖਿਆ ਜੇ ਕਿਸੇ TOJ ਪ੍ਰੋਗਰਾਮ ਦੇ ਦੌਰਾਨ ਵਾਪਰਦੀ ਹੈ।
- ਨਿਯੋਜਕਾਂ ਕੋਲ ਇੱਕ ਪੂਰੀ ਤਰ੍ਹਾਂ ਸਿਖਿਅਤ ਸਟਾਫ ਮੈਂਬਰ ਹੋਵੇਗਾ ਜੋ ਕੰਪਨੀ ਲਈ ਯੋਗਦਾਨ ਦੇਵੇਗਾ।

TOJ ਪ੍ਰੋਗਰਾਮ ਕੰਮ ਦੀ ਅਸਲ ਸੈਟਿੰਗ ਵਿੱਚ ਨਵੇਂ ਕੁਸ਼ਲਾਂ ਅਤੇ ਤਜਰਬੇ ਨੂੰ ਵਿਕਸਿਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।

